

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ 11 ਜੂਨ ਨੂੰ, ਸੁਰੱਖਿਆ ਪਾਬੰਦੀਆਂ ਦੇ ਨਾਲ, ਸਾਰੇ ਪਾਰਕ ਦੁਬਾਰਾ ਖੋਲ੍ਹੇਗੀ ਪਾਰਕ ਹਰ ਰਾਤ 10 ਵਜੇ ਬੰਦ ਹੋਣਗੇ

ਬ੍ਰੈਂਪਟਨ, ਓਨਟਾਰੀਓ (8 ਜੂਨ, 2020) – ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਨਾਲ, ਸਿਟੀ ਆਫ ਬ੍ਰੈਂਪਟਨ, ਵੀਰਵਾਰ, 11 ਜੂਨ ਨੂੰ ਸਾਰੇ 500 ਤੋਂ ਵੱਧ ਪਾਰਕਾਂ ਨੂੰ ਦੁਬਾਰਾ ਖੋਲ੍ਹੇਗੀ। ਇਸ ਵਿੱਚ ਸ਼ਾਮਲ ਹਨ, ਛਾਂ ਵਾਲੇ ਖੁੱਲ੍ਹੇ ਅਤੇ ਪਿਕਨਿਕ ਸ਼ੈਲਟਰ, ਬਿਨਾਂ ਜੰਜੀਰ ਬੰਨ੍ਹੇ ਕੁੱਤਿਆਂ ਲਈ ਪਾਰਕ (ਡੈਂਗ ਪਾਰਕ), ਵਾਈਟ ਸਪਰੂਸ ਪਾਰਕ (White Spruce Park) ਡਿਸਕ ਗੋਲਫ ਕੋਰਸ ਅਤੇ ਸਕੇਟਿੰਗ ਵਾਲੇ ਪਾਰਕ (ਸਿਵਾਏ ਚਿੰਗੂਕੂਜ਼ੀ ਪਾਰਕ (Chinguacousy Park) ਵਿਖੇ ਸਕੇਟਿੰਗ ਕਰਨ ਦੇ)। ਪਾਰਕ ਹਰ ਰਾਤ, 10 ਵਜੇ ਬੰਦ ਹੋ ਜਾਣਗੇ। ਟੈਨਿਸ ਅਤੇ ਪਿੱਕਲਬਾਲ ਕੋਰਟਾਂ, ਪੀਲ ਵਿਲੇਜ਼ ਗੋਲਫ ਕੋਰਸ (Peel Village Golf Course) ਅਤੇ ਬ੍ਰੈਂਪਟਨ ਸੇਮੇਟਰੀ (Brampton Cemetery) ਵੀ ਖੁੱਲ੍ਹੇ ਰਹਿਣਗੇ।

ਸਾਰੇ ਪਲੇਗ੍ਰਾਊਂਡ ਅਤੇ ਖੇਡਣ ਦੀਆਂ ਥਾਵਾਂ, ਸਪੋਰਟਸ ਫੀਲਡ ਅਤੇ ਸਹੂਲਤਾਂ, ਆਉਟਡੋਰ ਫਿਟਨੈਸ ਉਪਕਰਨ, ਆਉਟਡੋਰ ਸਵਿਮਿੰਗ ਪੂਲਸ, ਸਪਲੈਸ ਪੈਡਸ/ਬੱਚਿਆਂ ਦੇ ਪੂਲਸ, ਵਾਸਕੂਮ ਅਤੇ ਪੀਣ ਦੇ ਪਾਣੀ ਦੇ ਸਿਸਟਮ ਬੰਦ ਰਹਿਣਗੇ ਅਤੇ ਜਨਤਾ ਲਈ ਉਪਲਬਧ ਨਹੀਂ ਹੋਣਗੇ।

ਭਾਈਚਾਰਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਧੂ ਉਪਾਅ ਦੇ ਤੌਰ ਤੇ, ਇਹਨਾਂ ਸਹੂਲਤਾਂ ਦੇ ਬੰਦ ਹੋਣ ਦੇ ਸਮੇਂ ਜਨਤਾ ਨੂੰ ਵਰਤੋਂ ਤੋਂ ਰੋਕਣ ਲਈ, ਸਾਰੇ ਆਉਟਡੋਰ ਪਲੇਗ੍ਰਾਊਂਡ ਅਤੇ ਫਿਟਨੈਸ ਉਪਕਰਨਾਂ ਤੇ ਸੰਤਰੀ ਰੰਗ ਦੀ ਪਲਾਸਟਿਕ ਦੀ ਵਾੜ ਲਗਾਈ ਜਾਵੇਗੀ।

ਨਿਵਾਸੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਓਨਟਾਰੀਓ ਸਰਕਾਰ (Ontario Government) ਦੇ ਐਮਰਜੈਂਸੀ ਹੁਕਮ ਦੇ ਮੁਤਾਬਕ, ਇਸ ਵੇਲੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਸ਼ੁੱਕਰਵਾਰ, 12 ਜੂਨ, 2020, ਸਵੇਰੇ 12:01 ਵਜੇ ਤੋਂ, ਸੂਬਾ ਲੋਕਾਂ ਦੇ ਇਕੱਠੇ ਹੋਣ ਦੀ ਸੀਮਾ ਨੂੰ ਪੰਜ ਤੋਂ ਵਧਾ ਕੇ 10 ਲੋਕਾਂ ਤੱਕ ਕਰੇਗਾ। ਨਿਵਾਸੀਆਂ ਲਈ ਉਹਨਾਂ ਦੇ ਘਰ ਵਿੱਚ ਉਹਨਾਂ ਨਾਲ ਨਾ ਰਹਿਣ ਵਾਲੇ ਲੋਕਾਂ ਤੋਂ ਹਮੇਸ਼ਾ, ਘੱਟੋ-ਘੱਟ 2.0 ਮੀਟਰ (ਜਾਂ ਛੇ ਫੁੱਟ) ਦੂਰੀ ਕਾਇਮ ਰੱਖਣਾ ਲਾਜ਼ਮੀ ਹੈ।

ਸਹੂਲਤਾਂ ਖੁੱਲ੍ਹਣ ਤੇ ਕੂੜੇ ਲਈ ਵਾਧੂ ਡੱਬੇ ਸ਼ਾਮਲ ਕੀਤੇ ਜਾਣਗੇ। ਨਾਲ ਹੀ ਲੋੜ ਦੇ ਮੁਤਾਬਕ, ਵੱਧ ਨਿਰੀਖਣ ਕੀਤੇ ਜਾਣਗੇ ਅਤੇ ਵੱਧ ਵਾਰ ਕੂੜਾ ਇਕੱਤਰ ਕੀਤਾ ਜਾਵੇਗਾ।

### ਛਾਂ ਵਾਲੇ ਅਤੇ ਪਿਕਨਿਕ ਸ਼ੈਲਟਰ

ਸਰੀਰਕ ਦੂਰੀ ਰੱਖਣ ਜਿਹੇ ਉਪਾਅ ਪਹਿਲਾਂ ਵਾਂਗ ਰਹਿਣਗੇ। ਛਾਂ ਵਾਲੇ/ਪਿਕਨਿਕ ਸ਼ੈਲਟਰਾਂ ਵਿੱਚ ਵੱਧ ਤੋਂ ਵੱਧ ਸੰਖਿਆ ਲਈ ਸਖ਼ਤ ਸੀਮਾਵਾਂ ਹੋਣਗੀਆਂ, ਜੋ ਪਾਰਕਾਂ ਵਿੱਚ ਸ਼ੈਲਟਰਾਂ ਵਾਲੀ ਥਾਂ ਤੇ ਲਗਾਏ ਜਾਣ ਵਾਲੇ ਸਾਈਨ ਬੋਰਡਾਂ ਤੇ ਸਾਫ਼ ਤੌਰ ਤੇ ਲਿਖੀਆਂ ਹੋਣਗੀਆਂ।

ਨਿਵਾਸੀਆਂ ਨੂੰ ਛਾਂ ਵਾਲੇ ਸ਼ੈਲਟਰਾਂ ਦੀ ਵਰਤੋਂ ਕਰਨ ਲਈ ਆਪਣੀਆਂ ਖੁਦ ਦੀਆਂ ਕੁਰਸੀਆਂ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਲਈ ਸਿਟੀ ਦਾ ਸਟਾਫ਼, ਮੇਜ਼ਾਂ ਅਤੇ ਕੁਰਸੀਆਂ ਤੱਕ ਪਹੁੰਚ ਨੂੰ ਸੀਮਿਤ ਕਰੇਗਾ। ਨਿਵਾਸੀਆਂ ਲਈ ਵਰਤੋਂ ਤੋਂ ਬਾਅਦ ਆਪਣੀਆਂ ਕੁਰਸੀਆਂ ਨੂੰ ਵਾਪਸ ਘਰ ਲੈ ਕੇ ਜਾਣਾ ਲਾਜ਼ਮੀ ਹੈ। ਸਿਟੀ ਆਫ ਬ੍ਰੈਂਪਟਨ ਦੇ ਪਾਰਕ ਵਿੱਚ ਰਾਤ ਭਰ ਛੱਡੀਆਂ ਗਈਆਂ ਕਿਸੇ ਵੀ ਕੁਰਸੀਆਂ ਨੂੰ ਹਟਾ ਕੇ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

ਇਸ ਵੇਲੇ, ਅਗਲੇ ਨੋਟਿਸ ਤੱਕ, ਪਿਕਨਿਕ ਸ਼ੈਲਟਰਾਂ ਅਤੇ ਪਾਰਕਾਂ ਦੀਆਂ ਥਾਵਾਂ ਲਈ ਕਿਸੇ ਬੁਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ।

**ਬਿਨਾਂ ਜੰਜੀਰ ਬੰਨ੍ਹੇ ਕੁੱਤਿਆਂ ਲਈ ਪਾਰਕ**

ਬ੍ਰੈਂਪਟਨ ਦੇ ਚਾਰ, ਬਿਨਾਂ ਜੰਜੀਰ ਬੰਨ੍ਹੇ ਕੁੱਤਿਆਂ ਲਈ ਪਾਰਕਾਂ ਵਿੱਚ ਵੱਧ ਤੋਂ ਵੱਧ ਸੰਖਿਆ ਲਈ ਸੀਮਾਵਾਂ ਹੋਣਗੀਆਂ, ਜੋ ਲਗਾਏ ਜਾਣ ਵਾਲੇ ਸਾਈਨ ਬੋਰਡਾਂ ਤੇ ਸਾਫ਼ ਤੌਰ ਤੇ ਲਿਖੀਆਂ ਹੋਣਗੀਆਂ।

- ਬ੍ਰੈਮਲੀ ਲਿਮਿਟੇਡ ਕਮਿਊਨਿਟੀ ਪਾਰਕ (1030 ਵਿਲੀਅਮਸ ਪਾਰਕਵੇ) (Bramalea Ltd Community Park) (1030 Williams Parkway)
- ਕ੍ਰਿਸ ਗਿਬਸਨ ਪਾਰਕ (135 ਮੈਕਲੋਗਲਿਨ ਰੋਡ ਨੋਰਥ) (Chris Gibson Park) (135 McLaughlin Road North)
- ਡੁੱਗਨ ਪਾਰਕ (73 ਵੋਡਨ ਸਟ੍ਰੀਟ ਈਸਟ) (Duggan Park) (73 Vodden Street East)
- ਵਾਈਟ ਸਪਰੂਸ ਪਾਰਕ (10302 ਹਾਰਟ ਲੇਕ ਰੋਡ) (White Spruce Park) (10302 Heart Lake Road)

ਬ੍ਰੈਂਪਟਨ ਦੇ ਬਿਨਾਂ ਜੰਜੀਰ ਬੰਨ੍ਹੇ ਕੁੱਤਿਆਂ ਲਈ ਪਾਰਕਾਂ ਬਾਰੇ ਹੋਰ ਜਾਣਕਾਰੀ ਲਈ, [ਇੱਥੇ \(here\)](#) ਕਲਿੱਕ ਕਰੋ।

**ਪਾਰਕਸ ਅੰਬੈਸਡਰ ਪ੍ਰੋਗਰਾਮ**

ਨਿਵਾਸੀਆਂ ਨੂੰ ਸਰੀਰਕ ਦੂਰੀ ਜਿਹੀਆਂ ਗਾਈਡਲਾਈਨਾਂ ਦੀ ਪਾਲਣਾ ਕਰਨ ਦੇ ਮਹੱਤਵ ਬਾਰੇ ਸਿੱਖਿਅਤ ਕਰਨਾ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਮਹੱਤਵਪੂਰਣ ਹੈ। 13 ਜੂਨ ਤੋਂ ਸ਼ੁਰੂ ਕਰਦੇ ਹੋਏ, ਵੀਕਡੇਜ (ਕਾਰਜ ਦਿਨਾਂ) ਦੀਆਂ ਰਾਤਾਂ ਨੂੰ ਅਤੇ ਵੀਕੈਂਡਸ ਨੂੰ, ਸਿਟੀ ਦਾ ਸਟਾਫ਼ ਵੱਧ ਭੀੜ ਵਾਲੇ ਪਾਰਕਾਂ ਵਿੱਚ ਨਿਵਾਸੀਆਂ ਕੋਲ ਜਾ ਕੇ, ਉਹਨਾਂ ਨੂੰ ਉੱਥੇ ਹੀ ਸਿਹਤ ਅਤੇ ਸੁਰੱਖਿਆ ਸਬੰਧੀ ਉਪਾਵਾਂ ਬਾਰੇ ਸਲਾਹ ਦੇਵੇਗਾ।

ਕਾਰਪੋਰੇਟ ਸਿਕਿਓਰਿਟੀ ਸਰਵਿਸਿਜ (Corporate Security Services) ਲਗਾਤਾਰ ਪਾਰਕਾਂ ਦਾ ਨਿਰੀਖਣ ਕਰੇਗਾ। ਜੇ ਵਿਅਕਤੀ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕਰਨਗੇ, ਉਹਨਾਂ ਨੂੰ ਬ੍ਰੈਂਪਟਨ ਕੋਵਿਡ-19 ਐਮਰਜੈਂਸੀ ਮੇਜਰਸ ਬਾਇ-ਲਾਅ (Brampton COVID-19 Emergency Measures By-law) ਦੇ ਮੁਤਾਬਕ, ਉਲੰਘਣਾ ਦੇ ਹਰੇਕ ਅਪਰਾਧ ਲਈ ਘੱਟੋ-ਘੱਟ \$500 ਦਾ ਜੁਰਮਾਨਾ ਲਗਾਇਆ ਜਾਵੇਗਾ। ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੀ ਰਿਪੋਰਟ ਕਰਨ ਲਈ 311 ਤੇ ਫੋਨ ਕਰਨ।

**ਕੋਵਿਡ-19 ਲਈ ਸਿਹਤ ਅਤੇ ਸੁਰੱਖਿਆ ਸਬੰਧੀ ਉਪਾਅ**

ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਦੇ ਹੋਏ, ਬ੍ਰੈਂਪਟਨ ਦੇ ਪਾਰਕਾਂ ਵਿੱਚ ਸਰੀਰਕ ਦੂਰੀ ਜਿਹੇ ਸਖਤ ਉਪਾਅ ਲਾਗੂ ਕੀਤੇ ਜਾਣਗੇ। ਨਿਵਾਸੀਆਂ ਲਈ ਉਹਨਾਂ ਦੇ ਘਰ ਵਿੱਚ ਉਹਨਾਂ ਨਾਲ ਨਾ ਰਹਿਣ ਵਾਲੇ ਲੋਕਾਂ ਤੋਂ ਹਮੇਸ਼ਾ, ਘੱਟੋ-ਘੱਟ 2.0 ਮੀਟਰ (ਜਾਂ ਛੇ ਫੁੱਟ) ਦੂਰੀ ਕਾਇਮ ਰੱਖਣਾ ਲਾਜ਼ਮੀ ਹੈ। ਸਿਟੀ, ਨਿਵਾਸੀਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਜਿਹੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖਣ, ਵਾਰ-ਵਾਰ ਆਪਣੇ ਹੱਥ ਧੋਣ ਅਤੇ ਖੰਘਦੇ ਜਾਂ ਨਿੱਛਾਂ ਮਾਰਦੇ ਸਮੇਂ, ਮੂੰਹ ਨੂੰ ਆਪਣੀ ਕੂਹਣੀ ਨਾਲ ਢਕ ਲੈਣ।

ਸਿਟੀ ਆਫ਼ ਬ੍ਰੈਂਪਟਨ, ਜੋਖਮਾਂ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਿਯਮਿਤ ਅੱਪਡੇਟਾਂ ਲਈ [www.brampton.ca/covid19](http://www.brampton.ca/covid19) ਤੇ ਜਾਓ ਅਤੇ ਕਿਸੇ ਵੀ ਸਮੇਂ ਸਿਟੀ ਆਫ਼ ਬ੍ਰੈਂਪਟਨ ਅਤੇ ਰੀਜਨ ਆਫ਼ ਪੀਲ (Region of Peel) ਨੂੰ ਸੰਪਰਕ ਕਰਨ ਲਈ, 311 ਤੇ ਫੋਨ ਕਰੋ।

**ਹਵਾਲੇ**

“ਕਿਉਂਕਿ ਗਰਮੀ ਆ ਰਹੀ ਹੈ, ਇਸ ਲਈ ਅਸੀਂ ਸਮਝਦੇ ਹਾਂ ਕਿ ਨਿਵਾਸੀ ਆਪਣੇ ਘਰਾਂ ਤੋਂ ਬਾਹਰ ਨਿੱਕਲ ਕੇ ਤਾਜ਼ੀ ਹਵਾ ਲੈਣਾ ਚਾਹੁਣਗੇ। ਅਸੀਂ ਇਹ ਯਕੀਨੀ ਬਣਾਉਣ ਲਈ ਪੀਲ ਪਬਲਿਕ ਹੈਲਥ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਕਿ ਅਸੀਂ ਤਦ ਹੀ ਸਹੂਲਤਾਂ ਨੂੰ ਖੋਲ੍ਹਣ, ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ। ਸਾਡੇ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਲਗਾਤਾਰ ਸਾਡੀ ਤਰਜੀਹ ਬਣੀ ਹੋਈ ਹੈ। ਮੈਨੂੰ ਯਕੀਨ ਹੈ ਕਿ ਨਿਵਾਸੀ ਗਾਈਡਲਾਈਨਾਂ ਦਾ ਸਨਮਾਨ ਕਰਨਗੇ ਅਤੇ ਸਾਡੇ ਪਾਰਕਾਂ ਦਾ ਅਨੰਦ ਮਾਣਨ ਦੇ ਸਮੇਂ ਸਰੀਰਕ ਦੂਰੀ ਕਾਇਮ ਰੱਖਣਗੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ ਰਾਹੀਂ, ਸਾਡੀਆਂ ਫੈਸਿਲਿਟੀਜ਼ ਅਤੇ ਸਹੂਲਤਾਂ ਨੂੰ ਦੁਬਾਰਾ ਖੋਲ੍ਹਣ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਯਕੀਨੀ ਬਣਾਉਣ ਲਈ, ਅਸੀਂ ਲਗਾਤਾਰ ਭਾਈਚਾਰੇ ਦੇ ਨਾਲ ਅਰਥਪੂਰਣ ਵਿਚਾਰ-ਵਟਾਂਦਰੇ ਕਰ ਰਹੇ ਹਾਂ। ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ, ਨਿਵਾਸੀਆਂ ਅਤੇ ਸਿਟੀ ਦੇ ਸਾਰੇ ਸਟੇਕਹੋਲਡਰਾਂ ਦੀਆਂ ਲੋੜਾਂ ਵਿੱਚ ਸਾਵਧਾਨੀ ਨਾਲ ਸੰਤੁਲਨ ਕਾਇਮ ਕਰਨਾ, ਸਾਡਾ ਉਦੇਸ਼ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ ਵਾਰਡਸ 3 ਅਤੇ 4; ਲੀਡ, ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ, ਸਿਟੀ ਆਫ ਬ੍ਰੈਂਪਟਨ

“ਸਿਟੀ ਦੀਆਂ ਸੇਵਾਵਾਂ ਅਤੇ ਫੈਸਿਲਿਟੀਜ਼ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣ, ਸਿਟੀ ਆਫ ਬ੍ਰੈਂਪਟਨ ਅਤੇ ਸਾਡੇ ਸਟਾਫ਼ ਦੀ ਮੁੱਖ ਤਰਜੀਹ ਹੈ। ਅਸੀਂ ਇਹ ਯਕੀਨੀ ਬਣਾਉਣ ਲਈ, ਲਗਾਤਾਰ ਸਾਰੇ ਜ਼ਰੂਰੀ ਕਦਮ ਚੁੱਕਾਂਗੇ ਕਿ ਅਸੀਂ ਸਿਟੀ ਦੀਆਂ ਸੇਵਾਵਾਂ ਨੂੰ ਜਨਤਾ ਲਈ, ਜਿੰਮੇਵਾਰ ਅਤੇ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲ੍ਹ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਗਰਮੀ ਦਾ ਮੌਸਮ ਆ ਗਿਆ ਹੈ। ਬਿਨਾਂ ਜੰਜੀਰ ਬੰਨ੍ਹੇ ਕੁੱਤਿਆਂ ਲਈ ਪਾਰਕਾਂ ਜਿਹੀਆਂ ਆਉਟਡੋਰ ਥਾਵਾਂ ਨੂੰ ਹੌਲੀ-ਹੌਲੀ ਦੁਬਾਰਾ ਖੋਲ੍ਹਣ ਨਾਲ, ਨਿਵਾਸੀਆਂ ਨੂੰ ਬਾਹਰ ਜਾਣ ਦਾ ਮੌਕਾ ਮਿਲੇਗਾ। ਇਸ ਨਾਲ ਸਰੀਰਕ ਗਤੀਵਿਧੀ ਵਧਾਉਣ ਅਤੇ ਮਾਨਸਿਕ ਸਿਹਤ ਵਿੱਚ ਮਦਦ ਮਿਲੇਗੀ, ਪਰੰਤੂ ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਸਹੂਲਤਾਂ ਨੂੰ ਖੋਲ੍ਹਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਾਵਧਾਨੀ ਰੱਖਣਾ ਬੰਦ ਕਰ ਦੇਈਏ। ਨਿਵਾਸੀਆਂ ਲਈ ਲਗਾਤਾਰ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਲਾਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਦੂਜਿਆਂ ਤੋਂ ਦੋ ਮੀਟਰ ਦੂਰ ਰਹਿਣਾ, ਇਹਨਾਂ ਥਾਵਾਂ ਤੇ ਲੋਕਾਂ ਅਤੇ ਕੁੱਤਿਆਂ ਦੀ ਵੱਧ ਤੋਂ ਵੱਧ ਸੰਖਿਆ ਦੀ ਸੀਮਾ ਦੀ ਪਾਲਣਾ ਕਰਕੇ ਭੀੜ ਤੋਂ ਪਰਹੇਜ਼ ਕਰਨਾ, ਵਾਰ-ਵਾਰ ਅਤੇ ਹਰ ਵਾਰ ਵਿਜਿਟ ਤੋਂ ਬਾਅਦ ਹੱਥ ਧੋਣਾ ਅਤੇ ਬੀਮਾਰ ਹੋਣ ਤੇ ਟੈਸਟ ਕਰਵਾਉਣਾ ਅਤੇ ਘਰ ਵਿੱਚ ਹੀ ਰਹਿਣਾ, ਇਹ ਸਾਰੇ ਉਪਾਅ ਅੱਗੇ ਵਧਣ ਲਈ ਮਹੱਤਵਪੂਰਣ ਹਨ।”

- ਡਾ. ਲੌਰੈਂਸ ਲੋਹ (Dr. Lawrence Loh), ਇੰਟਰਿਮ ਮੈਡੀਕਲ ਅਫਸਰ ਆਫ ਹੈਲਥ, ਪੀਲ ਪਬਲਿਕ ਹੈਲਥ

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)